

**ਲੇਖਕਾਂ ਦੀ ਨਾਗਰਿਕਾਂ ਨੂੰ ਅਪੀਲ: ਆਓ ਨਫਰਤ ਦੀ ਸਿਆਸਤ ਖਿਲਾਫ ਵੋਟ ਪਾਈਏ। ਆਓ ਬਰਾਬਰੀ ਅਤੇ ਭਿੰਨਤਾ ਵਾਲੇ ਹਿੰਦੁਸਤਾਨ ਲਈ ਵੋਟ ਪਾਈਏ**

ਆ ਰਹੀਆਂ ਚੋਣਾਂ ਵਿੱਚ ਸਾਡਾ ਮੁਲਕ ਚੁਰਾਹੇ ਤੇ ਖੜਾ ਹੈ। ਸਾਡਾ ਸੰਵਿਧਾਨ ਸਾਰੇ ਨਾਗਰਿਕਾਂ ਨੂੰ ਇਕੋ ਜਿਹੇ ਹੱਕ -ਖਾਣ ਦੀ ਆਜ਼ਾਦੀ, ਇਬਾਦਤ ਤੇ ਆਪਣੀ ਮਰਜ਼ੀ ਨਾਲ ਜਿਉਣ ਦੀ ਆਜ਼ਾਦੀ, ਅਭਿਵਿਅਕਤੀ ਦੀ ਆਜ਼ਾਦੀ ਅਤੇ ਅਸਹਿਮਤੀ ਦੀ ਆਜ਼ਾਦੀ ਦੀ ਗਾਰੰਟੀ ਦਿੰਦਾ ਹੈ। ਪਰ ਪਿਛਲੇ ਕੁਝ ਸਾਲਾਂ ਵਿੱਚ ਅਸੀਂ ਨਾਗਰਿਕਾਂ ਨੂੰ ਲਿੰਚ ਹੁੰਦਿਆਂ, ਉਹਨਾਂ ਤੇ ਹਮਲੇ ਹੁੰਦੇ ਦੇਖੇ ਹਨ ਜਾਂ ਉਹਨਾਂ ਨਾਲ ਉਹਨਾਂ ਦੇ ਭਾਈਚਾਰੇ, ਜਾਤ, ਲਿੰਗ ਜਾਂ ਖੇਤਰੀ ਆਧਾਰ ਤੇ ਵਿਤਕਰੇ ਹੁੰਦੇ ਦੇਖੇ ਹਨ। ਨਫਰਤ ਦੀ ਸਿਆਸਤ ਦਾ ਇਸਤੇਮਾਲ ਮੁਲਕ ਨੂੰ ਵੰਡਣ, ਡਰ ਪੈਦਾ ਕਰਨ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਪੂਰੇ ਹੱਕਾਂ ਵਾਲੇ ਨਾਗਰਿਕ ਦੀ ਜ਼ਿੰਦਗੀ ਜਿਉਣ ਤੋਂ ਰੋਕਣ ਲਈ ਕੀਤਾ ਜਾਂ ਰਿਹਾ ਹੈ। ਲੇਖਕਾਂ, ਕਲਾਕਾਰਾਂ, ਫਿਲਮਕਾਰਾਂ, ਸੰਗੀਤਕਾਰਾਂ ਅਤੇ ਹੋਰ ਸਭਿਆਚਾਰਕ ਕਾਰਕੁਨਾਂ ਨੂੰ ਸੈਂਸਰ ਕੀਤਾ, ਡਰਾਇਆ ਅਤੇ ਸ਼ਿਕਾਰ ਬਣਾਇਆ ਜਾ ਰਿਹਾ ਹੈ। ਜੇ ਕੋਈ ਵੀ ਤਾਕਤ ਵਿੱਚ ਬੈਠਿਆਂ ਨੂੰ ਸਵਾਲ ਕਰਦਾ ਹੈ, ਉਸ ਨੂੰ ਤੰਗ ਕੀਤੇ ਜਾਂ, ਝੂਠੇ ਤੇ ਫਜ਼ੂਲ ਮਾਮਲਿਆਂ ਵਿੱਚ ਗ੍ਰਿਫਤਾਰ ਕੀਤੇ ਜਾਣ ਦਾ ਖਤਰਾ ਰਹਿੰਦਾ ਹੈ।

ਅਸੀਂ ਸਾਰੇ ਇਸ ਹਾਲਤ ਨੂੰ ਬਦਲਣਾ ਚਾਹੁੰਦੇ ਹਾਂ। ਅਸੀਂ ਨਹੀਂ ਚਾਹੁੰਦੇ ਕਿ ਤਰਕਸ਼ੀਲਾ, ਲੇਖਕਾਂ ਜਾਂ ਕਾਰਕੁਨਾਂ ਨੂੰ ਸ਼ਿਕਾਰ ਬਣਾਇਆ ਜਾਵੇ ਜਾਂ ਕਤਲ ਕੀਤਾ ਜਾਵੇ। ਅਸੀਂ ਚਾਹੁੰਦੇ ਹਾਂ ਕਿ ਔਰਤਾਂ, ਦਲਿਤਾਂ, ਘੱਟ ਗਿਣਤੀਆਂ ਅਤੇ ਆਦਿ ਵਾਸੀ ਭਾਈਚਾਰਿਆਂ ਖਿਲਾਫ ਸ਼ਬਦੀ ਜਾਂ ਸਰੀਰਕ ਹਿੰਸਾ ਵਿਰੁੱਧ ਸਖਤ ਕਦਮ ਚੁੱਕੇ ਜਾਣ। ਅਸੀਂ ਸਾਰਿਆਂ ਲਈ ਰੋਜ਼ਗਾਰ, ਵਿੱਦਿਆ, ਖੇਜ਼, ਸਿਹਤ ਸੰਭਾਲ ਦੇ ਇਕੋ ਜੇਹੇ ਮੌਕਿਆਂ ਲਈ ਸਾਧਨ ਤੇ ਸਰੋਤ ਚਾਹੁੰਦੇ ਹਾਂ। ਸਭ ਤੋਂ ਵੱਧ ਅਸੀਂ ਆਪਣੀ ਵਿਭਿੰਨਤਾ ਨੂੰ ਬਚਾਉਣਾ ਅਤੇ ਜਮਹੂਰੀਅਤ ਨੂੰ ਵੱਧਦੇ ਫੁਲਦੇ ਦੇਖਣਾ ਚਾਹੁੰਦੇ ਹਾਂ।

ਪਰ ਇਹ ਕਰੀਏ ਕਿਵੇਂ? ਅਸੀਂ ਜੇ ਤਬਦੀਲੀਆਂ ਏਨੀ ਸ਼ਿੱਦਤ ਨਾਲ ਚਾਹੁੰਦੇ ਹਾਂ, ਉਹ ਕਿਵੇਂ ਲਿਆਈਏ? ਅਜਿਹੀਆਂ ਬਹੁਤ ਗੱਲਾਂ ਹਨ, ਜੋ ਸਾਨੂੰ ਕਰਨ ਦੀ ਲੋੜ ਹੈ ਅਤੇ ਅਸੀਂ ਕਰ ਵੀ ਸਕਦੇ ਹਾਂ। ਪਰ ਪਹਿਲਾ ਲੋੜੀਂਦਾ ਕਦਮ ਹੈ-

ਪਹਿਲਾ ਜ਼ਰੂਰੀ ਕਦਮ ਜਿਹੜਾ ਅਸੀਂ ਜਲਦੀ ਚੁੱਕ ਸਕਦੇ ਹਾਂ, ਉਹ ਨਫਰਤ ਦੀ ਸਿਆਸਤ ਨੂੰ ਵੋਟਾਂ ਵਿੱਚ ਹਰਾਉਣ ਦਾ ਹੈ। ਸਾਡੇ ਲੋਕਾਂ ਨੂੰ ਵੰਡਣ ਨੂੰ ਹਰਾਓ, ਗੈਰ ਬਰਾਬਰੀ ਨੂੰ ਹਰਾਓ, ਹਿੰਸਾ, ਧਮਕਾਉਣ ਅਤੇ ਸੈਂਸਰਸ਼ਿਪ ਖਿਲਾਫ ਵੋਟ ਪਾਓ। ਇਹੋ ਇੱਕ ਤਰੀਕਾ ਹੈ ਜਿਸ ਨਾਲ ਅਸੀਂ ਇੱਕ ਅਜਿਹੇ ਭਾਰਤ ਲਈ ਵੋਟ ਪਾ ਸਕਦੇ ਹਾਂ ਜੋ ਸੰਵਿਧਾਨ ਦੇ ਕੀਤੇ ਵਾਅਦਿਆਂ ਨੂੰ ਮੁੜ ਤਾਜ਼ਾ ਕਰੇ। ਇਸੇ ਲਈ ਅਸੀਂ ਸਾਰੇ ਨਾਗਰਿਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਭਿੰਨਤਾ ਅਤੇ ਬਰਾਬਰੀ ਵਾਲੇ ਭਾਰਤ ਲਈ ਵੋਟ ਪਾਉਣ।